

ਤੁਰੰਤ ਰਿਲੀਜ਼ ਲਈ

## ਬ੍ਰੈਂਪਟਨ, 8 ਮਾਰਚ ਨੂੰ ਵਰਚੁਅਲ ਤੌਰ ਤੇ ਅੰਤਰਰਾਸ਼ਟਰੀ ਮਹਿਲਾ ਦਿਵਸ ਦਾ ਜਸ਼ਨ ਮਨਾਵੇਗਾ

ਬ੍ਰੈਂਪਟਨ, ਓਨਟੈਰੀਓ (3 ਮਾਰਚ, 2021) – ਸਿਟੀ ਆਫ ਬ੍ਰੈਂਪਟਨ, ਸੋਮਵਾਰ, 8 ਮਾਰਚ ਨੂੰ ਵਰਚੁਅਲ ਤੌਰ ਤੇ ਅੰਤਰਰਾਸ਼ਟਰੀ ਮਹਿਲਾ ਦਿਵਸ (International Women's Day) ਦਾ ਜਸ਼ਨ ਮਨਾ ਰਹੀ ਹੈ। ਇਸ ਵਿੱਚ ਪੂਰੇ ਦਿਨ ਦੀ ਕਾਨਫਰੰਸ ਹੋਵੇਗੀ, ਜੋ ਗਲੋਬਲ ਤੌਰ ਤੇ ਅਤੇ ਲੋਕਲ ਪੱਧਰ, ਦੇਵਾਂ ਤੇ ਏਕਤਾ, ਵਿਚਾਰ, ਹਿਮਾਇਤ ਅਤੇ ਕਾਰਵਾਈ ਨੂੰ ਉਜਾਗਰ ਕਰਦੀ ਹੈ।

ਬ੍ਰੈਂਪਟਨ ਦੀ ਆਪਣੀ ਕ੍ਰਿਸਟੀਨਾ ਹੋਵੋਰਨ (Cristina Howorun), ਕਾਰਜਕਰਮ ਦੀ ਮੇਜ਼ਬਾਨੀ ਕਰੇਗੀ, ਜੋ ਟੋਰੋਂਟੋ ਵਿੱਚ ਸਿਟੀਨਿਊਜ਼ (CityNews) ਦੀ ਅਵਾਰਡ-ਜੇਤੂ ਪੱਤਰਕਾਰ ਹੈ। ਇਹ ਕਾਰਜਕਰਮ ਸਵੇਰੇ 8 ਵਜੇ ਸ਼ੁਰੂ ਹੋਵੇਗਾ, ਜਿਸ ਵਿੱਚ ਵਰਚੁਅਲ ਨੈੱਟਵਰਕਿੰਗ ਹੋਵੇਗੀ, ਉਸਦੇ ਬਾਅਦ ਮਸਕਵਾਸਿਨ ਐਗਨਿਊ (Mskwaasin Agnew) ਵੱਲੋਂ ਇੰਡੀਜੀਨਸ ਦਾ ਸਨਮਾਨ ਅਤੇ ਡ੍ਰਿਮਿੰਗ ਸੈਰੇਮਨੀ ਹੋਵੇਗੀ। ਬ੍ਰੈਂਪਟਨ-ਕੈਲਡਨ (Brampton-Caledon) ਦਾ ਜ਼ੋਂਟਾ ਕਲੱਬ (Zonta Club), ਇਸ ਕਾਨਫਰੰਸ ਨੂੰ ਪੇਸ਼ ਕਰਨ ਵਿੱਚ, ਸਿਟੀ ਆਫ ਬ੍ਰੈਂਪਟਨ ਦਾ ਭਾਈਵਾਲ ਹੈ। ਪੂਰੇ ਦਿਨ ਦੀ ਔਨਲਾਈਨ ਕਾਨਫਰੰਸ ਵਾਸਤੇ ਰਜਿਸਟਰ ਕਰਨ ਲਈ ਅਤੇ ਵਰਚੁਅਲ ਮਾਰਕੀਟ ਵਿੱਚ ਹਿੱਸਾ ਲੈਣ ਲਈ, [ਇੱਥੇ \(here\)](#) ਕਲਿੱਕ ਕਰੋ। ਕਾਨਫਰੰਸ ਦੀਆਂ ਝਲਕੀਆਂ ਵਿੱਚ ਸ਼ਾਮਲ ਹਨ:

- ਬ੍ਰੈਂਪਟਨ ਵਿੱਚ ਪੈਦਾ ਹੋਈ ਅਦਾਕਾਰਾ ਅਤੇ ਵਰਕਿੰਗ ਮੋਮਸ (Workin' Moms) ਦੀ ਸਟਾਰ, ਮੁੱਖ ਬੁਲਾਰਾ ਓਲੁਨਿਕ ਐਡਲੀ (Olunike Adeliyi), ਕੈਨੇਡਾ ਦੀ ਬਲੈਕ ਮਹਿਲਾ ਵਜੋਂ ਐਕਟਿੰਗ ਇੰਡਸਟਰੀ ਦੀਆਂ ਮੁਸ਼ਕਲਾਂ ਨੂੰ ਪਾਰ ਕਰਨ ਬਾਰੇ ਗੱਲ ਕਰਨਗੇ
- ਕੰਟਰੈਕਟਰ, ਟੈਲੀਵਿਜ਼ਨ ਹੋਸਟ, ਵਪਾਰ ਵਿੱਚ ਮਹਿਲਾਵਾਂ ਦੀ ਅੰਬੈਸਡਰ, ਸ਼ੈਰੀ ਹੋਮਸ (Sherry Holmes), ਇੱਕ ਪੁਰਸ਼-ਪ੍ਰਧਾਨ ਵਪਾਰਕ ਇੰਡਸਟਰੀ ਵਿੱਚ ਮਹਿਲਾਵਾਂ ਦੀ ਉੱਨਤੀ ਬਾਰੇ ਚਰਚਾ ਕਰਨਗੇ
- ਡਾ. ਫਰੀਹਾ ਖਾਨ (Fariha Khan) ਅਤੇ ਨਰਸ ਫਿਲਿਜ਼ ਓਜ਼ਮਿਸਿਰ (Filliz Ozmisir) ਦੀ, ਮਹਾਂਮਾਰੀ ਦੇ ਦੌਰਾਨ ਜ਼ਿੰਦਗੀ ਬਾਰੇ ਖੁੱਲੀ ਗੱਲਬਾਤ
- ਮਨੋਵਿਗਿਆਨਕ ਡਾ. ਅਰੀਬਾ ਅਦਨਾਨ (Areeba Adnan), ਮਹਿਲਾਵਾਂ ਦੇ ਲਚਕੀਲੇਪਣ ਅਤੇ ਸਾਡੀ ਮਾਨਸਿਕ ਸਿਹਤ ਤੇ ਉਸਦੇ ਅਸਰਾਂ ਬਾਰੇ ਗੱਲ ਕਰਨਗੇ
- ਇਹਨਾਂ ਵਿਸ਼ਿਆਂ ਤੇ ਲੰਚਟਾਈਮ ਵਰਕਸ਼ਾਪਾਂ: ਲਿੰਗ ਸਬੰਧੀ ਸਮਾਨਤਾ; ਸਿੱਖਿਆ, ਨੌਜਵਾਨ ਅਤੇ ਕਿਸ਼ੋਰ; ਮਾਤਾਵਾਂ ਅਤੇ ਪਰਵਰਿਸ਼; ਵੱਖ ਧਰਮ, ਵੰਨ-ਸੁਵੰਨਤਾ ਅਤੇ ਸੱਭਿਆਚਾਰ ਦੀਆਂ ਮਹਿਲਾਵਾਂ; ਮਨ, ਆਤਮਾ, ਫਿਟਨੈਸ ਅਤੇ ਸਿਹਤ; ਸੰਕਟ ਵਿੱਚ ਮਹਿਲਾਵਾਂ; ਅਤੇ, ਟੈਕਨੋਲੋਜੀ ਵਿੱਚ ਮਹਿਲਾਵਾਂ
- ਅਮੇਰਿਕਾਜ ਗੌਟ ਟੈਲੈਂਟ (America's Got Talent) ਦੀ ਫਾਈਨਲਿਸਟ, ਬ੍ਰੈਂਪਟਨ ਦੀ ਆਪਣੀ ਰੋਬਰਟਾ ਬਟਾਗਲਿਆ (Roberta Battaglia); ਕੈਨੇਡੀਅਨ-ਨਾਈਜੀਰੀਅਨ ਫੋਕ, ਕੰਟ੍ਰੀ ਅਤੇ ਆਰਐਂਡਬੀ (R&B) ਗਾਇਕਾ, ਨਨੇਕਾ ਐਟੋ (Nneka Atto); ਅਤੇ ਆਰਐਂਡਬੀ/ਹਿਪ-ਹੋਪ (R&B/Hip-hop) ਕਲਾਕਾਰ ਅਮੀਰਾ ਖਾਨ (Ameerah Khan) ਵੱਲੋਂ ਪਰਫੋਰਮੈਂਸ
- ਸਨਿਗਧਾ ਮਲਿਕ (Snigdha Malik) ਦੀ ਮੇਜ਼ਬਾਨੀ ਵਿੱਚ ਮੈਡੀਟੇਸ਼ਨ ਦੇ ਪਲ, ਅਤੇ ਬ੍ਰੈਂਪਟਨ ਵਿੱਚ ਔਰਾ ਹਾਊਸ (Aura House) ਦੀ ਮਾਲਿਕਿਨ, ਲੀਜ਼ਾ ਕਲਾਰਕ (Lisa Clarke) ਦੇ ਨਾਲ ਵਰਚੁਅਲ ਸਟ੍ਰੈਚ ਅਤੇ ਰੀਫੋਕਸ

ਬ੍ਰੈਂਪਟਨ ਐਂਟਰਪ੍ਰੀਨੀਅਰ ਸੈਂਟਰ (ਬੀ.ਏ.ਸੀ.) (Brampton Entrepreneur Centre) (BEC) ਵੀ, ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ਤੇ ਦੋ ਵਰਕਸ਼ਾਪਾਂ ਦਾ ਆਯੋਜਨ ਕਰੇਗਾ:

**ਸ਼ੁੱਕਰਵਾਰ, 5 ਮਾਰਚ, ਸਵੇਰੇ 11 ਵਜੇ ਤੋਂ – ਦੁਪਹਿਰ 12 ਵਜੇ ਤੱਕ**

ਬੀ.ਈ.ਸੀ. (BEC) ਪੇਸ਼ ਕਰਦਾ ਹੈ, ਡਾ. ਰੋਬਿਨ ਹੈਨਲੀ-ਡੈਫੋ (Robyne Hanley-Dafoe) ਨੂੰ, ਜੋ ਨਿੱਜੀ ਅਲਾਈਨਮੈਂਟ: ਕੰਮ ਦੇ ਨਾਲ ਜ਼ਿੰਦਗੀ ਦਾ ਸੰਤੁਲਨ ਬਿਠਾਉਣਾ ਅਤੇ ਅਨੰਦ ਮਾਣਨਾ, ਬਾਰੇ ਗੱਲ ਕਰਨਗੇ। ਹਿੱਸਾ ਲੈਣ ਵਾਲੇ, ਨਿੱਜੀ ਮੁੱਲਾਂ ਦੀ ਪਛਾਣ ਕਰਨ ਵਾਲਿਆਂ (ਆਈਡੈਂਟੀਫਾਇਰਸ) ਦੀ ਪੜਚੋਲ ਕਰਨਗੇ ਅਤੇ ਅਜਿਹੀਆਂ ਤਕਨੀਕਾਂ ਸਿੱਖਣਗੇ, ਜੋ ਸਿਹਤਮੰਦ ਆਦਤਾਂ ਨੂੰ ਵਧਾਉਂਦੀਆਂ ਹਨ ਅਤੇ ਸਾਡੇ ਕੰਮਾਂ ਵਿੱਚ ਉਦੇਸ਼ ਅਤੇ ਨਿੱਜੀ ਮੁੱਲਾਂ ਨੂੰ ਜੋੜ ਕੇ ਡੂੰਘੇ ਅਨੰਦ ਨੂੰ ਵਿਕਸਿਤ ਕਰਦੀਆਂ ਹਨ। ਰਜਿਸਟਰ ਕਰਨ ਲਈ, [ਇੱਥੇ \(here\)](#) ਕਲਿੱਕ ਕਰੋ।

### 8 ਮਾਰਚ, ਸਵੇਰੇ 11 ਵਜੇ ਤੋਂ – ਦੁਪਹਿਰ 12 ਵਜੇ ਤੱਕ

ਬੀ.ਈ.ਸੀ. ਪੇਸ਼ ਕਰਦਾ ਹੈ, ਕੈਫੀਨੇਟ ਐਂਡ ਸੈਲੀਬ੍ਰੇਟ (Caffeinate & Celebrate) – ਇਹ ਇੱਕ ਘੰਟੇ ਦਾ ਵਾਧਾ-ਕੇਂਦਰਿਤ ਮਹਿਲਾ ਉੱਦਮੀਆਂ ਅਤੇ ਕਾਰੋਬਾਰ ਮਾਲਕਾਂ ਲਈ ਮਿਲਣ-ਜੁਲਣ ਦਾ ਸਮਾਜਿਕ ਕਾਰਜਕਰਮ ਹੈ। ਹਿੱਸਾ ਲੈਣ ਵਾਲੇ, ਇਸਤੇ ਚਰਚਾ ਕਰ ਸਕਦੇ ਹਨ ਕਿ ਕਾਰੋਬਾਰ ਵਿੱਚ ਮਹਿਲਾ ਹੋਣ ਦਾ ਤੁਹਾਡੇ ਲਈ ਕੀ ਮਤਲਬ ਹੈ; ਮਜ਼ੇਦਾਰ, ਅਸਾਨ ਬਣਾਏ ਵਿਸ਼ਲੇਸ਼ਣਾਂ ਵਿੱਚ ਸ਼ਾਮਲ ਹੋ ਸਕਦੇ ਹਨ; ਅਤੇ “ਮੌਜੂਦਾ ਸਥਿਤੀਆਂ” ਤੇ ਨਵੇਂ ਤਰੀਕੇ ਨਾਲ ਵਿਚਾਰ ਕਰਨ ਲਈ ਆਪਣੇ ਸਾਂਝੇ ਕਰ ਸਕਦੇ ਹਨ। ਰਜਿਸਟਰ ਕਰਨ ਲਈ, [ਇੱਥੇ \(here\)](#) ਕਲਿੱਕ ਕਰੋ।

### ਹਵਾਲੇ

“ਅੰਤਰਰਾਸ਼ਟਰੀ ਮਹਿਲਾ ਦਿਵਸ, ਪੂਰੀ ਦੁਨੀਆ ਵਿੱਚ ਮਹਿਲਾਵਾਂ ਦੀਆਂ ਸਮਾਜਿਕ, ਆਰਥਿਕ, ਸੱਭਿਆਚਾਰਕ ਅਤੇ ਰਾਜਨੀਤਿਕ ਉਪਲਬਧੀਆਂ ਦਾ ਜਸ਼ਨ ਹੈ। ਇਹ ਦਿਨ, ਲਿੰਗ ਸਬੰਧੀ ਸਮਾਨਤਾ ਨੂੰ ਵਧਾਉਣ ਲਈ ਤੁਰੰਤ ਪ੍ਰਤੀਕਿਰਿਆ ਕਰਨ ਤੇ ਵੀ ਧਿਆਨ ਦਵਾਉਂਦਾ ਹੈ। ਮਹੱਤਵਪੂਰਣ ਗਤੀਵਿਧੀ ਸਪਸ਼ਟ ਹੈ, ਕਿਉਂਕਿ ਸੰਗਠਨ ਅਤੇ ਸਮੂਹ, ਮਹਿਲਾਵਾਂ ਦੀਆਂ ਉਪਲਬਧੀਆਂ ਦਾ ਜਸ਼ਨ ਮਨਾਉਣ ਲਈ ਅਤੇ ਮਹਿਲਾਵਾਂ ਦੀ ਸਮਾਨਤਾ ਲਈ ਜੁੜਨ ਵਾਸਤੇ ਇਕੱਠੇ ਆ ਰਹੇ ਹਨ।”

- ਪੈਟਰਿਕ ਬ੍ਰਾਊਨ (Patrick Brown), ਮੇਅਰ, ਸਿਟੀ ਆਫ ਬ੍ਰੈਂਪਟਨ

“ਸਾਲਾਨਾ ਤੌਰ ਤੇ 8 ਮਾਰਚ ਨੂੰ ਹੋਣ ਵਾਲਾ, ਅੰਤਰਰਾਸ਼ਟਰੀ ਮਹਿਲਾ ਦਿਵਸ ਸਾਲ ਦੇ ਸਭ ਤੋਂ ਮਹੱਤਵਪੂਰਣ ਦਿਨਾਂ ਵਿੱਚੋਂ ਇੱਕ ਹੈ, ਜਦੋਂ ਲਿੰਗ ਸਬੰਧੀ ਪੂਰੀ ਸਮਾਨਤਾ ਹਾਸਲ ਕਰਨ ਲਈ ਪ੍ਰਣਾਲੀਗਤ ਤਬਦੀਲੀਆਂ ਕਰਨ ਵਾਸਤੇ, ਸਾਡੀ ਗਤੀ ਅਤੇ ਵਚਨਬੱਧਤਾ ਨੂੰ ਸਨਮਾਨਿਤ ਕੀਤਾ ਜਾਂਦਾ ਹੈ। ਅਸੀਂ ਖਾਸ ਤੌਰ ਤੇ ਸਾਡੀਆਂ ਫ੍ਰੰਟਲਾਈਨਾਂ ਤੇ ਮੌਜੂਦ ਮਹਿਲਾਵਾਂ ਦਾ ਸਨਮਾਨ ਕਰਦੇ ਹਾਂ, ਜੋ ਇਸ ਮਹਾਂਮਾਰੀ ਦੇ ਦੌਰਾਨ ਲਗਾਤਾਰ, ਪਹਿਲਾਂ ਤੋਂ ਕਿਤੇ ਵੱਧ ਕੰਮ ਕਰ ਰਹੀਆਂ ਹਨ।”

- ਰੋਵੇਨਾ ਸੈਂਟੋਸ (Rowena Santos), ਵਾਰਡਸ 1 ਅਤੇ 5, ਰੀਜਨਲ ਕਾਉਂਸਲਰ

“ਅੰਤਰਰਾਸ਼ਟਰੀ ਮਹਿਲਾ ਦਿਵਸ, ਉਹਨਾਂ ਮਹਿਲਾਵਾਂ ਦੀ ਸ਼ਕਤੀ ਅਤੇ ਸਮਰੱਥਾ ਦਾ ਜਸ਼ਨ ਮਨਾਉਣ ਬਾਰੇ ਹੈ, ਜੋ ਇਸ ਮਹਾਂਮਾਰੀ ਵਿੱਚ ਫ੍ਰੰਟਲਾਈਨਾਂ ਦੇ ਕੰਮ ਕਰ ਰਹੀਆਂ ਹਨ। ਇਹ ਕਈ ਪ੍ਰੇਰਨਾਦਾਇਕ, ਸਹਿਯੋਗੀ ਅਤੇ ਪ੍ਰੇਰਕ ਕਹਾਣੀਆਂ ਤੇ ਕੇਂਦਰਿਤ ਹੈ, ਜੋ ਮਹਿਲਾਵਾਂ ਅਤੇ ਲੜਕੀਆਂ ਵਜੋਂ, ਸਾਡੀ ਪੂਰੀ ਸਮਰੱਥਾ ਦਾ ਲਾਭ ਲੈਣ ਵਿੱਚ ਸਾਨੂੰ ਸ਼ਕਤੀ ਪ੍ਰਦਾਨ ਕਰਦੀਆਂ ਹਨ।”

- ਸ਼ਾਰਮੇਨ ਵਿਲੀਅਮਸ (Charmaine Williams), ਵਾਰਡਸ 7 ਅਤੇ 8, ਸਿਟੀ ਕਾਉਂਸਲਰ

“ਹਾਲਾਂਕਿ ਕੋਵਿਡ-19 ਦੇ ਕਾਰਨ ਵਿਅਕਤੀਗਤ ਇਕੱਠਾਂ ਤੇ ਪਾਬੰਦੀ ਹੈ, ਫਿਰ ਵੀ ਸਿਟੀ ਆਫ ਬ੍ਰੈਂਪਟਨ ਵਰਚੁਅਲ ਤੌਰ ਤੇ ਅੰਤਰਰਾਸ਼ਟਰੀ ਮਹਿਲਾ ਦਿਵਸ ਦਾ ਜਸ਼ਨ ਮਨਾਉਣ ਲਈ ਵਚਨਬੱਧ ਹੈ। ਇਹ ਦਿਨ, ਸਾਡੇ ਸਾਰਿਆਂ ਲਈ ਮਹਿਲਾਵਾਂ ਵੱਲੋਂ ਦਿੱਤੇ ਗਏ ਯੋਗਦਾਨਾਂ ਤੇ ਵਿਚਾਰ ਕਰਨ ਅਤੇ ਉਸਨੂੰ ਸਨਮਾਨਿਤ ਕਰਨ ਦਾ ਅਤੇ ਸਾਨੂੰ ਸਾਡੀ ਭੂਮਿਕਾ ਯਾਦ ਕਰਾਉਣ ਦਾ ਮੌਕਾ ਹੈ, ਜੋ ਅਸੀਂ ਸਾਰੇ ਲਿੰਗ ਸਬੰਧੀ ਸਮਾਨਤਾ ਨੂੰ ਅੱਗੇ ਵਧਾਉਣ ਵਿੱਚ ਨਿਭਾਉਂਦੇ ਹਾਂ।”

- ਡੇਵਿਡ ਬੈਰਿਕ (David Barrick), ਚੀਫ ਐਡਮਿਨਿਸਟ੍ਰੇਟਿਵ ਅਫਸਰ, ਸਿਟੀ ਆਫ ਬ੍ਰੈਂਪਟਨ

-30-

ਕੈਨੇਡਾ ਵਿੱਚ ਸਭ ਤੋਂ ਵੱਧ ਤੇਜ਼ੀ ਨਾਲ ਵਧਣ ਵਾਲੇ ਸ਼ਹਿਰਾਂ ਵਿੱਚੋਂ ਇੱਕ ਦੇ ਤੌਰ ਤੇ, ਬ੍ਰੈਂਪਟਨ 700,000 ਲੋਕਾਂ ਅਤੇ 75,000 ਕਾਰੋਬਾਰੀਆਂ ਦਾ ਘਰ ਹੈ। ਅਸੀਂ ਜੋ ਵੀ ਕਰਦੇ ਹਾਂ, ਲੋਕਾਂ ਨੂੰ ਧਿਆਨ ਵਿੱਚ ਰੱਖ ਕੇ ਕਰਦੇ ਹਾਂ। ਅਸੀਂ ਸਾਡੇ ਵੱਨ-ਸੁਵੱਨੇ ਭਾਈਚਾਰਿਆਂ ਤੋਂ ਸਰਗਰਮ ਹੁੰਦੇ ਹਾਂ, ਅਸੀਂ ਨਿਵੇਸ਼ ਨੂੰ ਆਕਰਸ਼ਿਤ ਕਰਦੇ ਹਾਂ ਅਤੇ ਅਸੀਂ ਤਕਨੀਕ ਅਤੇ ਵਾਤਾਵਰਣ ਸਬੰਧੀ ਨਵੀਨਤਾ ਨੂੰ ਅੱਗੇ ਵਧਾਉਣ ਦੇ ਸਫ਼ਰ ਤੇ ਹਾਂ। ਅਸੀਂ ਇੱਕ ਅਜਿਹਾ ਸਿਹਤਮੰਦ ਸ਼ਹਿਰ ਬਣਾਉਣ ਵਿੱਚ ਉੱਨਤੀ ਲਈ ਭਾਈਵਾਲੀ ਕਰਦੇ ਹਾਂ, ਜੋ ਸੁਰੱਖਿਅਤ, ਸਥਿਰ ਅਤੇ ਸਫਲ ਹੋਵੇ। ਸਾਡੇ ਨਾਲ [Twitter](#), [Facebook](#), ਅਤੇ [Instagram](#) ਤੇ ਜੁੜੋ। [www.brampton.ca](http://www.brampton.ca) ਤੇ ਹੋਰ ਜਾਣੋ।

**ਮੀਡੀਆ ਸੰਪਰਕ**

ਮੋਨਿਕਾ ਦੁੱਗਲ (Monika Duggal)

ਕੋਆਰਡੀਨੇਟਰ, ਮੀਡੀਆ ਐਂਡ ਕਮਿਊਨਿਟੀ ਐਂਗੇਜਮੈਂਟ

ਸਟ੍ਰੈਟੇਜਿਕ ਕਮਿਊਨਿਕੇਸ਼ਨ

ਸਿਟੀ ਆਫ ਬ੍ਰੈਂਪਟਨ

905-874-3426 | [Monika.Duggal@brampton.ca](mailto:Monika.Duggal@brampton.ca)